



## INDUSTRIAL ENTERPRISES LTD.

Regd. & Admn. Office : Focal Point, Ludhiana - 141 010. (INDIA)  
Phones : 0091-161-2672590 to 91, 5064200 Fax : 0091-161-2674072, 5083213  
E-mail : nilldh@owmnahar.com, Website : www.owmnahar.com

NIEL:SCY:

Dated: 25.06.2024

BSE Limited  
(Department of Corporate Services)  
Floor 25, P J Towers,  
Dalal Street, Fort, MUMBAI 400001  
Scrip Code : 519136

National Stock Exchange of India Limited  
Exchange Plaza, Bandra Kurla Complex,  
Bandra East MUMBAI 400051  
NAHARINDUS (NSE)

### Reg: Publication of Notice regarding Transfer of Shares and dividend to IEPF Authority

Dear Sir,

Pursuant to Regulation 30 of SEBI (LODR) Regulations, 2015, please find attached herewith Copies of Notice regarding Transfer of shares and dividend to IEPF Authority published in the Financial Express and Desh Sewak Punjabi.

Thanking you,

Yours faithfully,  
For NAHAR INDUSTRIAL ENTERPRISES LIMITED

  
COMPANY SECRETARY  
Encl: As above



Continued from previous page...

Details of the main objects of the Company as contained in the Memorandum of Association, see "History and Certain Corporate Matters" on page 151 of the Red Herring Prospectus. For details of the share capital and capital structure of the Company see "Capital Structure" on page 63 of the Red Herring Prospectus.

**GENERAL RISK:** Investments in equity and equity-related securities involve a degree of risk and investors should not invest any funds in the Issue unless they can afford to take the risk of losing their entire investment. Investors are advised to read the risk factors carefully before taking an investment decision in the Issue. For taking an investment decision, investors must rely on their own examination of our Company and the Issue, including the risks involved. The Equity Shares in the Issue have not been recommended or approved by the Securities and Exchange Board of India ("SEBI"), nor does SEBI guarantee the accuracy or adequacy of the contents of the Red Herring Prospectus. Specific attention of the investors is invited to the section titled "Risk Factors" on page 28 of the Red Herring Prospectus.

# ASBA\*

**Simple, Safe, Smart way of Application- Make use of it !!!**

**\*Applications Supported by Blocked Amount (ASBA) is a better way of applying to issues by simply blocking the fund in the bank account, investors can avail the same. For details, check section on ASBA below.**

**Mandatory in Public Issues from January 01, 2016. No Cheque will be accepted**

## UPI-Now available in ASBA for Retail Individual Investors (RII)\*\*

Investors are required to ensure that the bank account used for bidding is linked to their PAN. UPI – Now available in ASBA for RIIs applying through Registered Brokers, DPs & RTAs. RIIs also have the option to submit the application directly to the ASBA Bank (SCSBs) or to use the facility of linked online trading, demat and bank account

Investors have to apply through the ASBA process. ASBA has to be availed by all the investors except anchor investor. UPI may be availed by Retail Individual Investors. For details on the ASBA and the UPI process, please refer to the details given in ASBA form and abridged prospectus and also please refer to the section "Issue Procedure" beginning on page 254 of the RHP. The process is also available on the website of Association of Investment Bankers of India ("AIBI"), the Stock Exchanges and in the General Information Document.

\* ASBA forms can be downloaded from the website of NSE.

\*\* List of banks supporting UPI is also available on the website of SEBI at [www.sebi.gov.in](http://www.sebi.gov.in). HDFC Bank Limited has been appointed as Sponsor Banks for the Issue, in accordance with the requirements of the SEBI circular dated November 1, 2018, as amended. For UPI related queries, investors can contact NPCI at the toll-free number-18001201740 and Mail id- [ipo.upi@npci.org.in](mailto:ipo.upi@npci.org.in).

• For the list of UPI Apps and Banks live on IPO, please refer to the link [www.sebi.gov.in](http://www.sebi.gov.in). For issue related grievance investors may contact: Corporate CapitalVentures Private Limited - Mrs. Harpreet Parashar (+91 11 - 41824066) (Email Id: [smeipo@ccvindia.com](mailto:smeipo@ccvindia.com)).

BOOK RUNNING LEAD MANAGER TO THE ISSUE	REGISTRAR TO THE ISSUE	COMPANY SECRETARY AND COMPLIANCE OFFICER
<p style="font-size: 1.2em; font-weight: bold; margin: 5px 0;">Corporate Capital Ventures</p> <p><b>CORPORATE CAPITAL VENTURES PRIVATE LIMITED</b>                      B1/E13, First Floor, Mohan Co-operative Industrial Estate, Mathura Road, New Delhi – 110044.  <b>Tel:</b> +91 11 - 41824066;  <b>Email:</b> <a href="mailto:smeipo@ccvindia.com">smeipo@ccvindia.com</a>  <b>Investor Grievances Email id-</b> <a href="mailto:investor@ccvindia.com">investor@ccvindia.com</a>  <b>Website:</b> <a href="http://www.ccvindia.com">www.ccvindia.com</a>  <b>SEBI Registration:</b> INM000012276  <b>Validity:</b> Permanent  <b>Contact Person:</b> Mrs. Harpreet Parashar</p>	<p><b>BIGSHARE SERVICES PRIVATE LIMITED</b>                      Office No. S6-2, 6th Floor, Pinnacle Business Park, Next to Ahura Centre, Mahakali Caves Road, Andheri (East), Mumbai – 400093, India.  <b>Tel No.:</b> +91 – 22 – 6263 8200  <b>E-mail:</b> <a href="mailto:ipo@bigshareonline.com">ipo@bigshareonline.com</a>  <b>Investor Grievances Email Id –</b> <a href="mailto:investor@bigshareonline.com">investor@bigshareonline.com</a>  <b>Website:</b> <a href="http://www.bigshareonline.com">www.bigshareonline.com</a>  <b>SEBI Registration No.:</b> INR000001385  <b>Contact Person:</b> Mr. Vinayak Morbale</p>	<p><b>NEPHRO CARE INDIA LIMITED</b>                      Flat No-1JC-18, 5th Floor Sec-III, Salt Lake Kolkata, Bidhan Nagar Sai Complex, North 24 Parganas -700098 West Bengal, India  <b>Telephone:</b> +91 8017010197, <b>E-mail:</b> <a href="mailto:cs@nephrocareindia.com">cs@nephrocareindia.com</a>  <b>Investor grievance id:</b> <a href="mailto:cs@nephrocareindia.com">cs@nephrocareindia.com</a>  <b>Website:</b> <a href="http://www.nephrocareindia.com">www.nephrocareindia.com</a>  <b>CIN:</b> U85100WB2014PLC202429  <b>Contact Person:</b> Mr. Sougata Sengupta</p> <p style="font-size: 0.8em;">Bidders are advised to contact the Company Secretary and Compliance Officer, the BRLM and/or the Registrar to the Issue in case of any pre-issue or post-issue related problems such as non-receipt of letters of Allotment, credit of Allotted Equity Shares in the respective beneficiary account, non-receipt of funds by electronic mode etc.</p>

**ESCROW COLLECTION BANK/ REFUND BANK/ PUBLIC ISSUE ACCOUNT BANK/ SPONSOR BANK:** HDFC Bank Limited.

**LINK TO DOWNLOAD ABRIDGED PROSPECTUS:** [www.nephrocareindia.com](http://www.nephrocareindia.com)

**UPI:** Retail Individual Bidders can also Bid through UPI Mechanism.

All capitalized terms used herein and not specifically defined shall have the same meaning as described to them in the Red Herring Prospectus.

**On behalf of Board of Directors  
For NEPHRO CARE INDIA LIMITED  
Sd/-  
Mr. Sougata Sengupta  
Company Secretary & Compliance Officer**

**Place:** Kolkata  
**Date:** June 24, 2024

**Disclaimer:** Nephro Care India Limited is proposing, subject to applicable statutory and regulatory requirements, receipt of requisite approvals, market conditions and other considerations, to make an initial public offer of its Equity Shares and has filed the RHP with the Registrar of Companies, West Bengal on June 24, 2024 and thereafter with SEBI and the Stock Exchange. The RHP is available on the website of Company at [www.nephrocareindia.com](http://www.nephrocareindia.com) or at website of BRLM at [www.ccvindia.com](http://www.ccvindia.com) or at website of NSE at <https://www.nseindia.com/> or expected to be available on the SEBI website at [www.sebi.gov.in](http://www.sebi.gov.in). Any potential investors should note that investment in equity shares involves a high degree of risk and for details relating to the same, please refer to the RHP including the section titled "Risk Factors" beginning on page 28 of the Red Herring Prospectus.

The Equity Shares have not been and will not be registered under the U.S. Securities Act of 1933, as amended (the "Securities Act") or any state securities laws in the United States, and unless so registered, and may not be issued or sold within the United States, except pursuant to an exemption from, or in a transaction not subject to, the registration requirements of the Securities Act and in accordance with any applicable U.S. state securities laws. The Equity Shares are being issued and sold outside the United States in "offshore transactions" in reliance on Regulation "S" under the Securities Act and the applicable laws of each jurisdiction where such issues and sales are made. There will be no public offering in the United States.

SHEMAROO ENTERTAINMENT LIMITED

CIN: L67190MH2005PLC158288

Registered Office: Shemaroo House, Plot No. 18, Marol Co-operative, Industrial Estate, Off. Andheri Kurla Road, Andheri East, Mumbai -400059  
**Telephone:** +91-22 40319911; **Email:** [investors\\_services@shemaroo.com](mailto:investors_services@shemaroo.com);  
**Website:** [www.shemarooent.com](http://www.shemarooent.com)

### POSTAL BALLOT NOTICE

Members are hereby informed that pursuant to Section 108 and Section 110 and other applicable provisions, if any, of the Companies Act, 2013 read with Companies (Management and Administration) Rules, 2014 made thereunder ("Act") and applicable provisions of Securities and Exchange Board of India (Listing Obligations and Disclosure Requirements) Regulations, 2015, ("SEBI Listing Regulations") read with the General Circular Nos. 14/2020 dated April 08, 2020, 17/2020 dated April 13, 2020, 39/2020 dated December 31, 2020, 10/2021 dated June 23, 2021, 20/2021 dated December 08, 2021, 3/2022 dated May 5, 2022 and 11/2022 dated December 28, 2022 issued by the Ministry of Corporate Affairs ("MCA Circulars") and Regulation 44 of the SEBI Listing regulations and other applicable provisions of the Acts, Rules, Regulations, Circulars and Notifications issued thereunder (including any statutory modification or re-enactment thereof for the time being in force), the Company seeks approval from members of the Company through Postal Ballot conducted via electronic means ("e-voting") for the matter set out in the Postal Ballot Notice ("Notice") dated June 24, 2024. Further, Members are hereby informed that:

- On Monday, June 24, 2024, the Company has sent email through National Securities Depository Limited (NSDL) to those members, whose names appear in the Register of Members / Record of Depositories as on Monday, June 17, 2024. A person who is not a member as on cut-off date shall treat this notice for information purpose only.
- The Company has engaged the services of NSDL for the purpose of providing e-voting facility to all its Members. The detailed procedure for e-voting is enumerated in the Notes to the Postal Ballot Notice. Voting through Postal Ballot and through electronic mode shall commence from Friday, June 28, 2024 (09:00 A.M. IST) and shall conclude on Saturday, July 27, 2024 (05:00 P.M. IST). The e-voting module shall be disabled by NSDL for voting thereafter. Members are requested to provide their assent or dissent through e-voting only.
- The Company has appointed M/s. Dilip Bharadiya & Associates, Company Secretaries in Practice (Membership no. FCS 7956 and Certificate of Practice no. 6740) as a Scrutinizer for scrutinizing the Postal Ballot and e-voting process in a fair and transparent manner.
- In accordance with the above mentioned Circulars, physical copies of the Postal Ballot notice alongwith Postal Ballot forms and pre-paid Business Reply Envelope will not be sent to the Members. The Communication of the assent or dissent of the Members would take place through the remote e-voting system only.
- The Copy of the Postal Ballot notice is available on the Company's website at [www.shemarooent.com](http://www.shemarooent.com) and websites of the stock exchanges i.e. BSE Limited and National Stock Exchange of India Limited at [www.bseindia.com](http://www.bseindia.com) and [www.nseindia.com](http://www.nseindia.com) respectively and also on the website of NSDL at <https://nsdl.co.in/>. Members who did not receive the Postal Ballot notice may download it from the above mentioned websites.
- The result of postal ballot would be declared on or before Tuesday, July 30, 2024 (05:00 P.M. IST) at the Registered Office of the Company. The said results along with the Scrutinizer's report would be hosted on website of the Company i.e. [www.shemarooent.com](http://www.shemarooent.com) and on NSDL e-voting website i.e. [www.evoting.nsd.com](http://www.evoting.nsd.com) and same shall also be intimated to the Stock Exchanges where the Company's Equity Shares of the Company are listed.
- For any queries relating to voting by Postal Ballot or by electronic means, Members are requested to contact Mr. Ashok Sherugar, AVP – Technology Group, Link Intime India Private Limited, Unit: Shemaroo Entertainment Limited, C-101, 247 Park, LBS Marg, Vikhroli (West), Mumbai 400 083, Tel. No.: +91 22 49186000; E-mail Id: [ashok.sherugar@linkintime.co.in](mailto:ashok.sherugar@linkintime.co.in).

For Shemaroo Entertainment Limited  
Sd/-  
Pooja Sutradhar  
Company Secretary & Compliance Officer

**Date:** June 24, 2024  
**Place:** Mumbai

ALAMADHI SEMEN STATION  
(NDB DAIRY SERVICES)  
Upprapalayam Road, Edapalayam, Redhills,  
Chennai, Tamil Nadu-600 052  
Website: <https://alamadhisemenstation.com/>  
Email: [purchase@alamadhisemenstation.com](mailto:purchase@alamadhisemenstation.com)

**INVITATION FOR BID (IFB), LOCAL COMPETITIVE BIDDING (LCB)**

**IFB Reference No.:** ALSS/RGM/PUR/CCBF/LCB/2024-25/sp1-19.

Bids are invited by Alamadhi Semen Station from eligible bidders for below services:

Sr. No.	Description of works	Estimated value of the works incl. GST	Start and closer date of bid sales	Bid submission and opening
1	Civil, electrical and allied equipment works at CCBF, Andeshnagar in UP	Rs. 2932 Lakhs for package-I (Civil) Rs. 262 lakhs for package-II (Eqpt)	25.06.2024 & 13.07.2024	16.07.2024

For further details, visit Alamadhi Semen Station's website or contact at the above address.  
General Manager

NAHAR INDUSTRIAL ENTERPRISES LIMITED

Regd. Office: Focal Point, Ludhiana - 141 010. CIN: L15143PB1983PLC018321  
**Tel:** 91-161-2672590-591, 5064200 Fax: 0161-2674072. **Website:** [www.ownnahar.com](http://www.ownnahar.com)  
**E-mail:** [msood@ownnahar.com](mailto:msood@ownnahar.com); [share@ownnahar.com](mailto:share@ownnahar.com)

**NOTICE TO SHAREHOLDER**

**For Transfer of dividend and equity shares on which dividend remained unclaimed, in the Demat Account of Investor Education and Protection Fund (IEPF) Authority**

Members are hereby informed that pursuant to Section 124(5) of the Companies Act, 2013 read with rule 6 of Investor Education and Protection Fund Authority (Accounting, Audit, Transfer and Refund) Rules, 2016 as amended (the rules) that the dividend declared which remained unpaid or unclaimed for the financial year 2016-17, for a period of seven years will be credited to the IEPF Authority, in November, 2024. The detail of such shareholders, whose dividend are due for transfer to IEPF has already been made available on the website of the Company at: [http://www.ownnahar.com/nahar\\_ie/pdf/NIEL\\_unpaid\\_div\\_2016-17\\_due\\_for\\_trf\\_nov2024\\_website\\_upd.xls](http://www.ownnahar.com/nahar_ie/pdf/NIEL_unpaid_div_2016-17_due_for_trf_nov2024_website_upd.xls).

Further, pursuant to Section 124 (6) of the Companies Act, 2013 of the Rules framed thereunder, the corresponding shares on which dividend remained unpaid or unclaimed for seven consecutive years will also be transferred as per the procedure set out in the rules. The details of such shares liable to be transferred to IEPF are also made available on the website of the Company link: [https://www.ownnahar.com/nahar\\_ie/info/NIEL\\_LIST\\_OF\\_MEMBER\\_sharetransfer\\_2024.xls](https://www.ownnahar.com/nahar_ie/info/NIEL_LIST_OF_MEMBER_sharetransfer_2024.xls).

In compliance of the said Rules, the Company has sent individual communication to concerned shareholders whose shares are liable to be transferred to IEPF. The concerned shareholder of the Company is hereby requested to visit the website of the company and claim the dividend declared for the financial year 2016-17. In case company does not receive any communication by 30.09.2024, the company with a view to adhering with the requirements of the rules shall transfer the dividend for the financial year 2016-17 and corresponding shares to the IEPF without any further notice. Please note that no claim shall lie against the Company in respect of unclaimed dividend amount and shares transferred to IEPF pursuant to the said Rules. However, upon such transfer, shareholders can claim the transferred shares along with dividends from the IEPF Authority in form IEPF-5, for which details are available at [www.iepf.gov.in](http://www.iepf.gov.in).

For any information / clarifications on the matter, the concerned shareholders may write to the company at [share@ownnahar.com](mailto:share@ownnahar.com) or contact the Company's Registrar and Transfer Agent i.e. Alankit Assignments Limited (Unit: Nahar Industrial Enterprises Limited), Alankit Heights, 1E/13, Jhandewalan Extension, New Delhi 110055, Ph. 011-42541234, Email: [rt@alankit.com](mailto:rt@alankit.com).

For NAHAR INDUSTRIAL ENTERPRISES LTD.  
Sd/-  
MUKESH SOOD  
Company Secretary

**Place:** Ludhiana  
**Date:** 24.06.2024

BLUE STAR LIMITED

(CIN: L28920MH1949PLC006870)

Registered Office: Kasturi Buildings, Mohan T Advani Chowk, Jamsheedji Tata Road, Mumbai 400 020.  
**Email:** [investorrelations@bluestarindia.com](mailto:investorrelations@bluestarindia.com); **Website:** [www.bluestarindia.com](http://www.bluestarindia.com)  
**Telephone No.:** +91 22 6665 4000; +91 22 6654 4000; Fax: +91 22 6665 4151

**INFORMATION REGARDING THE 76<sup>TH</sup> ANNUAL GENERAL MEETING TO BE HELD THROUGH VIDEO CONFERENCING / OTHER AUDIO VISUAL MEANS AND RECORD DATE**

**NOTICE** is hereby given that the 76<sup>th</sup> Annual General Meeting ('AGM') of the Members of Blue Star Limited ('the Company') will be held on **Tuesday, August 6, 2024 at 3:30 p.m. (IST) through Video Conferencing ('VC')/Other Audio Visual Means ('OAVM')**, to transact the business that will be set forth in the Notice of AGM.

Pursuant to the General Circular numbers 14/2020, 17/2020, 20/2020 and 09/2023 issued by the Ministry of Corporate Affairs (MCA) and Master Circular number SEBI/HO/CFD/PoD2/CIR/P/2023/120 dated July 11, 2023 read with Circular number SEBI/HO/CFD/CFD-PoD-2/P/CIR/2023/167 dated October 7, 2023, issued by the Securities and Exchange Board of India (SEBI) (hereinafter collectively referred to as the 'Circulars'), companies are allowed to hold AGM through VC/OAVM, without the physical presence of members at a common venue. In compliance with the Circulars, the AGM of the Company is being held through VC/OAVM.

The Notice of AGM and the Annual Report for the Financial Year 2023-24, *inter-alia*, containing Financial Statements and other Statutory Reports will be sent through electronic mode only to those Members who have registered their email address with the Company/Depository Participant(s) ('DP') in accordance with the aforesaid Circulars. Members may note that the Notice of AGM and the Annual Report will be sent in due course and the same will be made available on the website of the Company at [www.bluestarindia.com](http://www.bluestarindia.com), National Securities Depository Limited (NSDL) at [www.evoting.nsd.com](http://www.evoting.nsd.com), BSE Limited at [www.bseindia.com](http://www.bseindia.com) and National Stock Exchange of India Ltd at [www.nseindia.com](http://www.nseindia.com).

**Manner of participating in the AGM:**  
Members can attend and participate in the AGM through VC/OAVM facility only. The instructions for joining the AGM are provided in the Notice of the AGM. Members attending the meeting through VC/OAVM shall be counted for the purpose of reckoning the quorum under section 103 of the Companies Act, 2013.

**Manner of casting vote through e-voting:**  
The Company is also providing remote e-voting facility ('remote e-voting') to all its Members to cast their votes on all resolutions set forth in the Notice of AGM. Also, the Company is providing the facility for voting through e-voting system during the AGM. Detailed procedure of remote e-voting/e-voting at the AGM is provided in the Notice of AGM.

**Final Dividend and Record Date:**  
Members may note that the Board of Directors of the Company at their meeting held on Thursday, May 2, 2024, had recommended a final dividend of Rs 7/- (Rupees Seven) per equity share of Rs 2/- (Rupees two) each for the Financial Year ended March 31, 2024, subject to approval of Members at the AGM. The Company has fixed Friday, July 19, 2024, as the 'Record Date' for determining entitlement of members to final dividend. The final dividend, if approved by the Members at the AGM, will be paid subject to deduction of tax at source on or after August 6, 2024.

**Manner of registering / updating email addresses to receive the Notice of AGM and the Annual Report for the Financial Year 2023-24:**  
If your email ID is not registered with the DP (for shares held in electronic form)/Company (for shares held in physical form), you may register your email address on a temporary basis with Link Intime India Private Limited, Registrar and Transfer Agents ('RTA') of the Company on or before Friday, July 5, 2024, to receive the Notice of AGM along with the Annual Report of the Company for the Financial Year 2023-24 by visiting the weblink at: [https://liipweb.linkintime.co.in/EmailReg/Email\\_Register.html#](https://liipweb.linkintime.co.in/EmailReg/Email_Register.html#)

**Manner for registering KYC including bank account details for receiving dividend:**

Physical Holding	As per SEBI Master Circular No. SEBI/HO/MIRSD/POD-1/P/CIR/2024/37 dated May 7, 2024, Members, who hold shares in physical form and whose folios are not updated with any of the KYC details [viz., (i) PAN (ii) Choice of Nomination (iii) Contact Details (iv) Mobile Number (v) Bank Account Details and (vi) Signature], shall be eligible to get dividend only in electronic mode with effect from April 1, 2024. Accordingly, payment of final dividend, subject to approval by the Members in the AGM, shall be paid to physical holders only after the above details are updated in their folios. Members are once again requested to update their KYC details by submitting the Investor Service Request (ISR) Forms on or before July 12, 2024 so that the folios can be KYC updated before the record date of Dividend i.e. July 19, 2024. The forms for updating the KYC details are available on the website of the Company under the weblink at <a href="https://www.bluestarindia.com/investors/shareholder-information">https://www.bluestarindia.com/investors/shareholder-information</a> . Members can download the forms to make their service request with RTA either by email to <a href="mailto:rt.helpdesk@linkintime.co.in">rt.helpdesk@linkintime.co.in</a> from the registered email ID or by sending post to Link Intime India Private Limited, C-101, 247 Park, LBS Marg, Vikhroli (West), Mumbai - 400 083.
Demat Holding	Register/update the details in your demat account, as per the process advised by your DP.

Members may note that the Income Tax Act, 1961, as amended by the Finance Act, 2020, mandates that dividend paid or distributed by a company on or after April 1, 2020, shall be taxable in the hands of shareholders. The Company shall therefore be required to deduct Tax at Source (TDS) at the time of making the payment of final dividend. In order to enable us to determine the appropriate TDS rate, as applicable, Members are requested to submit the relevant documents, in accordance with the provisions of the Income Tax Act, 1961. The detailed tax rates, documents required for availing the applicable tax rates are provided in the Notice of the AGM. A separate email communication in this regard has been sent to the Members on Friday, June 14, 2024.

For Blue Star Limited  
Sd/-  
Rajesh Pater  
Company Secretary & Compliance Officer  
Membership No.: A10700

**Date:** June 25, 2024  
**Place:** Mumbai

## "IMPORTANT"

Whilst care is taken prior to acceptance of advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

